



# Punjab Government Gazette

Published by Authority

No. 33]

CHANDIGARH, FRIDAY, AUGUST 18, 2023 (SRAVANA 27, 1945 SAKA)

## PART I

### Punjab Government Notifications and Orders

ਦਫਤਰ ਜਿਲ੍ਹਾ ਕੁਲੈਕਟਰ, ਫਤਹਿਗੜ੍ਹ ਸਾਹਿਬ

( ਸਦਰ ਕਾਨੂੰਗੋ ਸ਼ਾਖਾ )

ਮਿਤੀ 20 ਮਈ, 2022

**ਦਫਤਰੀ ਹੁਕਮ ਨੰ: 27/ਸਕ.-ਸ਼੍ਰੀਮਤੀ ਸੁਮਿੱਤਰਾ ਦੇਵੀ ਪਤਨੀ ਸ਼੍ਰੀ ਹਰਨਰਾਇਣ ਵਾਸੀ ਲੁਧਿਆਣਾ ਖੇਵਟਦਾਰ ਜਟਾਣਾਂ ਉੱਚਾ, ਤਹਿਸੀਲ ਖਮਾਣੋਂ ਵਲੋਂ ਪ੍ਰਾਪਤ ਸ਼ਿਕਾਇਤ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਭੋਂ ਪ੍ਰਾਪਤੀ ਕੇਸ ਵਿੱਚ ਉਸਨੂੰ ਮਿਲੇ ਮੁਆਵਜ਼ੇ ਵਿੱਚ ਮੁਬ: 89,30,391/- ਰੁਪਏ + ਮੁਬ: 5,02,518/- ਰੁਪਏ ਕੁੱਲ 94,32,909/- ਰੁਪਏ ਦੀ ਕੁਲ ਰਾਸ਼ੀ ਵਿੱਚ ਘਪਲਾ ਕੀਤਾ ਗਿਆ ਹੈ। ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਜ਼ਿਲ੍ਹਾ ਮਾਲ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ), ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ ਅਤੇ ਮਾਮਲੇ ਦੀ ਰੈਗੂਲਰ ਪੜਤਾਲ ਕਰਾਉਣ ਦੀ ਸਿਫਾਰਿਸ਼ ਕੀਤੀ ਗਈ।**

ਇਸ ਮਾਮਲੇ ਵਿੱਚ ਰੈਗੂਲਰ ਪੜਤਾਲ ਵਧੀਕ ਡਿਪਟੀ ਕਮਿਸ਼ਨਰ (ਜ), ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ। ਇਸ ਮਾਮਲੇ ਦੀ ਪੜਤਾਲ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਫਤਹਿਗੜ੍ਹ ਸਾਹਿਬ ਵੱਲੋਂ ਵੀ ਕਰਵਾਈ ਗਈ ਸੀ ਜਿਨ੍ਹਾਂ ਦੀ ਰਿਪੋਰਟ ਮਿਤੀ 27-03-2020 ਅਨੁਸਾਰ ਮੁੱਢਲੀਆਂ ਪੜਤਾਲਾਂ ਤੋਂ ਇਹ ਤੱਥ ਸਾਹਮਣੇ ਆਏ ਸਨ ਕਿ ਸ਼੍ਰੀਮਤੀ ਸੁਮਿੱਤਰਾ ਦੇਵੀ ਪਤਨੀ ਸ਼੍ਰੀ ਹਰਨਰਾਇਣ ਵਾਸੀ ਲੁਧਿਆਣਾ ਖੇਵਟਦਾਰ ਜਟਾਣਾਂ ਉੱਚਾ, ਤਹਿਸੀਲ ਖਮਾਣੋਂ ਆਪਣੀ ਐਕਵਾਇਰ ਹੋਈ ਜ਼ਮੀਨ ਦੇ ਇਵਜ਼ ਵਿੱਚ ਮੁਆਵਜ਼ੇ ਦੀ ਅਦਾਇਗੀ ਲਈ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਨੂੰ ਮਿਲੀ ਸੀ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਉਸ ਦੀ ਧਰਮ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਅਤੇ ਇੱਕ ਪ੍ਰਾਈਵੇਟ ਵਿਅਕਤੀ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਵੱਲੋਂ ਮਿਲੀ ਭੁਗਤ ਕਰਕੇ ਤਹਿਸੀਲ ਕੰਪਲੈਕਸ ਖਮਾਣੋਂ ਵਿਖੇ ਸ਼੍ਰੀਮਤੀ ਸੁਮਿੱਤਰਾ ਦੇਵੀ ਦਾ ਬਿਆਨ ਹਲਫ਼ੀਆ ਤਿਆਰ ਕਰਵਾਇਆ ਗਿਆ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਵੱਲੋਂ ਸ਼੍ਰੀਮਤੀ ਸੁਮਿੱਤਰਾ ਦੇਵੀ ਦੇ UDID ਅਤੇ ਪੈਨ ਕਾਰਡ ਦੇ ਨੰਬਰ ਦੇ ਵੇਰਵੇ ਨੂੰ ਹਾਸਲ ਕਰਕੇ ਅਤੇ ਉਸ ਦੀ ਨਕਲ ਕਰਦਿਆਂ ਇਕ ਜਾਅਲੀ ਹਲਫ਼ੀਆ ਬਿਆਨ ਤਿਆਰ ਕਰਵਾਇਆ ਗਿਆ ਅਤੇ ਸ਼੍ਰੀਮਤੀ ਸੁਮਿੱਤਰਾ ਦੇਵੀ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਵਿੱਚ ਫੇਰਬਦਲ ਅਤੇ ਛੇੜ-ਛਾੜ ਕਰਕੇ ਦਫਤਰੀ ਕਰਮਚਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲੀ ਭੁਗਤ ਕਰਕੇ ਸ਼੍ਰੀਮਤੀ ਸੁਮਿੱਤਰਾ ਦੇਵੀ ਨੂੰ ਮਿਲਣ ਵਾਲੀ ਸਰਕਾਰੀ ਰਕਮ ਮੁਬ: 89,30,391/- ਰੁਪਏ + ਮੁਬ: 5,02,518/-ਰੁਪਏ ਕੁੱਲ 94,32,909/- ਰੁਪਏ ਉਸ ਦੇ ਬੈਂਕ ਖਾਤਾ ਨੰ. 1619651342 ਆਈ.ਐਫ.ਸੀ. ਕੋਡ ਨੰ. CBIN0281295 ਸੈਂਟਰਲ ਬੈਂਕ ਆਫ ਇੰਡੀਆ, ਮਾਧੋਪੁਰੀ ਚੌਂਕ ਲੁਧਿਆਣਾ ਦੀ ਥਾਂ ਤੇ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਦੇ ਬੈਂਕ ਖਾਤਾ ਨੰ. 68027433983 ਆਈ.ਐਫ.ਸੀ. ਕੋਡ ਨੰ. ਐਮ.ਏ.ਐਚ.ਬੀ. 0001895 ਮਹਾਂਰਾਸ਼ਟਰ ਬੈਂਕ ਬਰਾਂਚ ਫਤਹਿਗੜ੍ਹ ਸਾਹਿਬ ਵਿੱਚ ਟਰਾਂਸਫਰ ਕਰਕੇ ਮੁਬਲਿਗ 94,32,909/- ਰੁਪਏ ਦਾ ਗਬਨ ਕਰਦੇ ਹੋਏ ਆਪਣੀ ਡਿਊਟੀ ਵਿੱਚ ਘੋਰ ਅਣਗਹਿਲੀ ਕੀਤੀ ਗਈ ਹੈ। ਪੜਤਾਲ ਦੌਰਾਨ ਇਹ ਸਪੱਸ਼ਟ ਹੁੰਦਾ ਹੈ ਕਿ ਮਹਿੰਦਰ ਸਿੰਘ ਉਰਫ ਬਿੱਲੂ ਜਿਸ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕੀਤੇ ਗਏ ਗਏ ਸਨ ਉਹ ਜਸਵਿੰਦਰਪਾਲ ਸਿੰਘ, ਪਟਵਾਰੀ

ਨਾਲ ਕੰਮ ਕਰਦਾ ਸੀ। ਇੱਕ ਬਾਹਰਲਾ ਪ੍ਰਾਈਵੇਟ ਵਿਅਕਤੀ ਜਿਸ ਦਾ ਲੈਂਡ ਐਕੁਜੀਸ਼ਨ ਨਾਲ ਕੋਈ ਸਬੰਧ ਨਹੀਂ ਸੀ। ਜਿਸ ਦੇ ਅਕਾਊਂਟ ਵਿੱਚ ਮੁਬ: 89,30,391/- ਰੁਪਏ + ਮੁਬ: 5,02,518/- ਰੁਪਏ ਕੁੱਲ 94,32,909/- ਰੁਪਏ ਜਮ੍ਹਾਂ ਕਰਵਾਏ ਗਏ ਸਨ। ਇਸ ਵਿਅਕਤੀ ਦਾ ਸਬੰਧ ਜਸਵਿੰਦਰਪਾਲ ਸਿੰਘ ਪਟਵਾਰੀ (ਮੁਅੱਤਲੀ ਅਧੀਨ) ਰਾਹੀਂ ਉਪ ਮੰਡਲ ਮੈਜਿਸਟਰੇਟ-ਕਮ-ਕੰਪੀਟੈਂਟ ਅਥਾਰਟੀ ਲੈਂਡ ਐਕੁਜੀਸ਼ਨ, ਖਮਾਣੇ ਦੇ ਦਫਤਰ ਨਾਲ ਸੀ। ਇਕ ਪਟਵਾਰੀ ਸਰਕਾਰੀ ਅਤੇ ਪਬਲਿਕ ਦੇ ਲਈ ਭੋਂ-ਰਿਕਾਰਡ ਦਾ ਕਸਟੋਡੀਅਨ ਹੁੰਦਾ ਹੈ ਪ੍ਰੰਤੂ ਜਸਵਿੰਦਰਪਾਲ ਸਿੰਘ, ਪਟਵਾਰੀ ਨੇ ਇਸ ਜਿੰਮੇਵਾਰੀ ਦੀ ਦੁਰਵਰਤੋਂ ਕਰਦੇ ਹੋਏ ਇੱਕ ਦਰਜੇ ਦੀ ਧੋਖਾਧੜੀ ਕੀਤੀ ਹੈ। ਸ਼੍ਰੀਮਤੀ ਸੁਮਿੱਤਰਾ ਦੇਵੀ ਅਤੇ ਉਸਦੇ ਪੁੱਤਰ ਸ਼੍ਰੀ ਮਨੀਸ਼ ਡਾਬਰ ਦੇ ਬਿਆਨਾਂ ਅਤੇ ਰਿਕਾਰਡ ਤੋਂ ਸਪੱਸ਼ਟ ਹੁੰਦਾ ਹੈ ਕਿ ਜਸਵਿੰਦਰਪਾਲ ਸਿੰਘ, ਪਟਵਾਰੀ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਅਤੇ ਉਸ ਦੇ ਚੇਲੇ ਮਹਿੰਦਰ ਸਿੰਘ ਉਰਫ ਬਿੱਲੂ ਨੇ ਮਿਲੀ ਭੁਗਤ ਨਾਲ ਸ਼੍ਰੀਮਤੀ ਸੁਮਿੱਤਰਾ ਦੇਵੀ ਤੋਂ ਹਲਫੀਆ ਬਿਆਨ ਤੇ ਦਸਤਖਤ ਕਰਵਾ ਲਏ ਪ੍ਰੰਤੂ ਉਸਦੇ ਵਿੱਚ ਬੈਂਕ ਖਾਤਾ ਨੰਬਰ ਮਹਿੰਦਰ ਸਿੰਘ ਉਰਫ ਬਿੱਲੂ ਦਾ ਦਰਜ ਕਰ ਦਿੱਤਾ ਤਾਂ ਜੋ ਮੁਆਵਜੇ ਦੀ ਸਾਰੀ ਰਕਮ ਮਹਿੰਦਰ ਸਿੰਘ ਉਰਫ ਬਿੱਲੂ ਦੇ ਖਾਤੇ ਰਾਹੀਂ ਜਸਵਿੰਦਰਪਾਲ ਸਿੰਘ ਪਟਵਾਰੀ ਅਤੇ ਉਸਦੀ ਪਤਨੀ ਅਤੇ ਮਹਿੰਦਰ ਸਿੰਘ ਉਰਫ ਬਿੱਲੂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮਿਲ ਜਾਵੇ। ਇਹ ਭ੍ਰਿਸ਼ਟਾਚਾਰ ਅਤੇ ਗਬਨ ਦੇ ਬਹੁਤ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ (ਜ) ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ ਪੜਤਾਲ ਨਾਲ ਅਸਹਿਮਤ ਹੁੰਦੇ ਹੋਏ (ਪਹਿਲੇ) ਡਿਪਟੀ ਕਮਿਸ਼ਨਰ, ਫਤਹਿਗੜ੍ਹ ਸਾਹਿਬ (ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਆਈ.ਏ.ਐਸ.) ਵੱਲੋਂ ਅਸਹਿਮਤੀ ਨੋਟ ਸ਼ਾਮਿਲ ਕੀਤਾ ਗਿਆ ਜਿਸ ਮੁਤਾਬਿਕ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਤਹਿਸੀਲ ਦਫਤਰ ਖਮਾਣੇ ਨੂੰ ਜਾਰੀ ਹੋਈ ਦੋਸ਼-ਸੂਚੀ ਸਬੰਧੀ ਪੜਤਾਲੀਆ ਅਫਸਰ ਵੱਲੋਂ ਦਿੱਤੇ ਗਏ ਨਿਰਣੇ/ਸਿੱਟੇ ਦਾ ਸੰਬੰਧ ਹੈ, ਇਸ ਬਾਬਤ ਵੀ ਉਹ ਪੂਰਨ ਤੌਰ ਤੇ ਪੜਤਾਲੀਆ ਅਫਸਰ ਨਾਲ ਸਹਿਮਤ ਨਹੀਂ ਹਨ ਕਿ ਕੇਵਲ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ), ਉਸ ਦੀ ਪਤਨੀ ਸ਼੍ਰੀਮਤੀ ਕਰਮਜੀਤ ਕੌਰ ਅਤੇ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਨੇ ਇਸ ਗਬਨ ਨੂੰ ਅੰਜਾਮ ਦਿੱਤਾ ਹੈ ਅਤੇ ਇੱਕ ਮਜਬੂਰ ਬਿਰਧ ਅਤੇ ਬਿਮਾਰ ਔਰਤ ਨੂੰ ਉਸ ਦੇ ਹੱਕ ਤੋਂ ਵਾਂਝਾ ਰੱਖਦੇ ਹੋਏ ਉਸਦੀ ਸ਼ਰੇਆਮ ਲੁੱਟ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਰਿਕਾਰਡ ਦਾ ਕਸਟੋਡੀਅਨ ਹੋਣ ਦੇ ਬਾਵਜੂਦ ਆਪਣੀ ਸਰਕਾਰੀ ਪਦਵੀਂ ਦਾ ਦੁਰਉਪਯੋਗ ਕਰਦੇ ਹੋਏ ਭ੍ਰਿਸ਼ਟਾਚਾਰ ਦੇ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ। ਮੁਤਾਬਿਕ ਮਿਸਲ ਤੇ ਉਪਲਬਧ ਰਿਕਾਰਡ, ਤੱਥਾਂ ਅਤੇ ਧਿਰਾਂ ਦੇ ਬਿਆਨਾਂ ਤੋਂ ਇਹ ਗੱਲ ਸਪੱਸ਼ਟ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਇੱਕ ਗਿਣੀ-ਮਿੱਥੀ ਸਾਜਿਸ਼ ਅਧੀਨ ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਉਸ ਦੀ ਪਤਨੀ ਸ਼੍ਰੀ ਕਰਮਜੀਤ ਕੌਰ, ਇਕ ਪ੍ਰਾਈਵੇਟ ਵਿਅਕਤੀ ਸ਼੍ਰੀ ਮਹਿੰਦਰ ਸਿੰਘ ਉਰਫ ਬਿੱਲੂ ਜੋ ਕਿ ਉਕਤ ਪਟਵਾਰੀ ਦੇ ਕਰਿੰਦੇ ਵੱਜੋਂ ਕੰਮ ਕਰਦਾ ਸੀ, ਦੇ ਨਾਲ-ਨਾਲ ਸ਼੍ਰੀ ਇੰਦਰਜੀਤ ਸਿੰਘ ਜੂਨੀਅਰ ਸਹਾਇਕ, ਦਫਤਰ ਉਪ ਮੰਡਲ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਅਤੇ ਕੋਟਕ ਮਹਿੰਦਰਾ ਬੈਂਕ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਹੋਣ ਨਾਲ ਸ਼ਿਕਾਇਤ ਕਰਤਾ ਸ਼੍ਰੀਮਤੀ ਸੁਮਿੱਤਰਾ ਦੇਵੀ ਨੂੰ ਮਿਲਣ ਵਾਲੀ ਮੁਆਵਜੇ ਦੀ ਕੁੱਲ ਰਕਮ ਮੁਬਲਿਗ 94,32,909/- ਰੁਪਏ ਦਾ ਗਬਨ ਕੀਤਾ ਹੈ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਨੇ ਆਪਣੇ ਆਪ ਨੂੰ ਪੰਜਾਬ ਸਿਵਲ ਸਰਵਿਸਜ਼ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970/ਪੰਜਾਬ ਮਾਲ ਪਟਵਾਰੀ ਦਰਜਾ-III ਸੇਵਾ ਨਿਯਮ 1966 ਦੇ ਨਿਯਮ 18 (1) ਦੇ ਅੰਤਿਕਾ ਏ (viii) ਵਿੱਚ ਦਰਸਾਏ ਨਿਯਮਾਂ ਅਧੀਨ ਕਿਸੇ ਵੱਡੀ ਸਜ਼ਾ ਦਾ ਭਾਗੀਦਾਰ ਬਣਾ ਲਿਆ ਹੈ, ਜਿਸ ਵਿੱਚ ਉਸ ਦੀ ਬਰਖਾਸਤੀ ਵੀ ਸ਼ਾਮਿਲ ਹੈ।

ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਵੱਲੋਂ ਆਪਣਾ ਜਵਾਬ/ਸਪੱਸ਼ਟੀਕਰਨ ਪੇਸ਼ ਕੀਤਾ ਗਿਆ। ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਉਸ ਵਿਰੁੱਧ ਲਗਾਏ ਗਏ ਸਮੂਹ ਦੋਸ਼ਾਂ ਵਿੱਚ ਕਸੂਰਵਾਰ ਪਾਇਆ ਗਿਆ ਹੈ ਜਿਸ ਕਾਰਨ ਇਸ ਕਰਮਚਾਰੀ ਦਾ ਨੌਕਰੀ ਵਿੱਚ ਰਹਿਣਾ ਪਬਲਿਕ ਹਿੱਤ ਵਿੱਚ ਠੀਕ ਨਹੀਂ ਹੈ।

ਸ਼੍ਰੀ ਜਸਵਿੰਦਰਪਾਲ ਸਿੰਘ, ਪਟਵਾਰੀ (ਮੁਅੱਤਲੀ ਅਧੀਨ) ਨੂੰ ਪੰਜਾਬ ਸਿਵਲ ਸੇਵਾਵਾਂ ( ਸਜ਼ਾ ਅਤੇ ਅਪੀਲ) 1970 ਦੇ ਨਿਯਮ 5 (ix)/ਪੰਜਾਬ ਮਾਲ ਪਟਵਾਰੀ ਦਰਜਾ-III ਸੇਵਾ ਨਿਯਮ 1966 ਦੇ ਨਿਯਮ 18 (1) ਦੇ ਅੰਤਿਕਾ ਏ (viii) ਵਿੱਚ ਦਰਸਾਏ ਨਿਯਮਾਂ ਤਹਿਤ ਵੱਡੀ ਸਜ਼ਾ ਦਿੰਦੇ ਹੋਏ ਉਸ ਨੂੰ ਸਰਕਾਰੀ ਸੇਵਾਵਾਂ ਤੋਂ ਬਰਖਾਸਤ ਕੀਤਾ ਜਾਂਦਾ ਹੈ।

**ਪ੍ਰਨਾਮਦੀਪ ਕੌਰ, ਆਈ.ਏ.ਐਸ.,**

ਜਿਲ੍ਹਾ ਕੁਲੈਕਟਰ,

ਫਤਹਿਗੜ੍ਹ ਸਾਹਿਬ।

ਮਿਤੀ 12 ਅਪ੍ਰੈਲ, 2022